

# Visit to India of H.E. Sheikh Dr. Ahmed Nasser Al-Mohammad Al-Sabah, Foreign Minister and MOS for Cabinet Affairs, State of Kuwait (March 17-18, 2021)

March 18, 2021

## ਕੁਵੈਤ ਰਾਜ ਦੇ ਵਿਦੇਸ਼ ਮੰਤਰੀ ਅਤੇ ਕੈਬਨਿਟ ਮਾਮਲਿਆਂ ਬਾਰੇ ਰਾਜ ਮੰਤਰੀ ਮਹਾਮਹਿਮ ਸ਼ੇਖ ਡਾ. ਅਹਿਮਦ ਨਸੀਰ ਅਲ-ਮੁਹੰਮਦ ਅਲ-ਸਬਾਹ ਦੀ ਭਾਰਤ ਦੀ ਫੇਰੀ (17-18 ਮਾਰਚ, 2021)

18 ਮਾਰਚ, 2021

ਮਾਨਯੋਗ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੇ ਸੱਦੇ 'ਤੇ ਕੁਵੈਤ ਦੇ ਵਿਦੇਸ਼ ਮੰਤਰੀ ਅਤੇ ਕੈਬਨਿਟ ਮਾਮਲਿਆਂ ਬਾਰੇ ਰਾਜ ਮੰਤਰੀ ਮਹਾਮਹਿਮ ਸ਼ੇਖ (ਡਾ.) ਅਹਿਮਦ ਨਸੀਰ ਅਲ-ਮੁਹੰਮਦ ਅਲ-ਸਬਾਹ 17-18 ਮਾਰਚ, 2021 ਨੂੰ ਭਾਰਤ ਆਏ। ਦੋਵੇਂ ਮੰਤਰੀਆਂ ਨੇ 18 ਮਾਰਚ, 2021 ਦੀ ਸਵੇਰ ਮੁਲਾਕਾਤ ਕੀਤੀ ਅਤੇ ਭਾਰਤ-ਕੁਵੈਤ ਦੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲਿਆ ਅਤੇ ਖੇਤਰੀ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਰਵਾਇਤੀ ਅਤੇ ਦੇਸਤਾਨਾ ਸਬੰਧਾਂ ਵਿਚ ਹੋਰ ਗਤੀਸ਼ੀਲਤਾ ਲਿਆਉਣ ਦੇ ਤਰੀਕਿਆਂ ਬਾਰੇ ਵੀ ਪੜਚੋਲ ਕੀਤੀ।

ਵਿਦੇਸ਼ ਮੰਤਰੀ ਮਹਾਮਹਿਮ ਸ਼ੇਖ ਡਾ. ਅਹਿਮਦ ਨਸੀਰ ਨੇ ਕੁਵੈਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਸਬਾਹ ਖਾਲਦ ਅਲ-ਹਮਦ ਅਲ-ਸਬਾਹ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੰਬੋਧਤ ਚਿੱਠੀ ਵੀ ਵਿਦੇਸ਼ ਮੰਤਰੀ ਨੂੰ ਸੌਂਪੀ।

ਇਸ ਫੇਰੀ ਦੌਰਾਨ ਸਬੰਧਾਂ ਨੂੰ ਦਿਸ਼ਾ ਦੇਣ ਲਈ ਵਿਦੇਸ਼ ਮੰਤਰੀ ਪੱਧਰ 'ਤੇ ਇੱਕ ਸਾਂਝਾ ਮੰਤਰੀ ਕਮਿਸ਼ਨ ਦੀ ਸਥਾਪਨਾ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਗਿਆ। ਸਾਂਝਾ ਕਮਿਸ਼ਨ ਦੀ ਇਹ ਬੈਠਕ (JCM ) ਸਾਰੇ ਦੁਵੱਲੀ ਸੰਸਥਾਗਤ ਸਬੰਧਾਂ ਜਿਵੇਂ ਵਿਦੇਸ਼ ਦਫ਼ਤਰਾਂ ਦੇ ਮਸ਼ਵਰੇ ਅਤੇ ਸਾਂਝੇ ਕਾਰਜ ਸਮੂਹਾਂ ਲਈ ਇੱਕ ਛੱਤਰੀ ਵਜੋਂ ਕੰਮ ਕਰੇਗੀ। ਹਾਈਡਰੋਕਾਰਬਨ, ਮਨੁੱਖ ਕਾਰਜਬਲ, ਗਤੀਸ਼ੀਲਤਾ ਅਤੇ ਸਿਹਤ ਸੰਭਾਲ ਦੇ ਮੌਜੂਦਾ ਸਾਂਝਾ ਕਾਰਜ ਸਮੂਹਾਂ ਤੋਂ ਛੁੱਟ ਵਪਾਰ ਅਤੇ ਨਿਵੇਸ਼ਾਂ, ਰੱਖਿਆ ਅਤੇ ਸੁਰੱਖਿਆ ਆਦਿ ਬਾਰੇ ਨਵੀਂ ਸਾਂਝਾ ਕਾਰਜ ਸਮੂਹ ਸਥਾਪਤ ਕਰਨ ਦੀ ਵਿਉਂਤਬੰਦੀ ਹੈ।

ਵਿਦੇਸ਼ ਮੰਤਰੀ ਮਹਾਮਹਿਮ ਸ਼ੇਖ ਡਾ. ਅਹਿਮਦ ਨਸੀਰ ਨੇ ਫਰਵਰੀ, 2021 ਵਿੱਚ 'ਮੇਡ ਇਨ ਇੰਡੀਆ' ਕੋਵੀਸ਼ੀਲਡ ਟੀਕਿਆਂ ਦੀਆਂ 200,000 ਖੁਰਾਕਾਂ ਦੀ ਸਪਲਾਈ ਕੁਵੈਤ ਨੂੰ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਵਿਦੇਸ਼ ਮੰਤਰੀ ਨੇ ਕੁਵੈਤ ਅੰਦਰ ਵੱਡੇ ਭਾਰਤੀ ਭਾਈਚਾਰੇ ਦੀ ਮੋਜ਼ਬਾਨੀ ਕਰਨ ਲਈ ਕੁਵੈਤ ਦੇ ਆਗੂਆਂ ਅਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ COVID -19 ਮਹਾਂਮਾਰੀ ਦੌਰਾਨ ਉਨ੍ਹਾਂ ਦਾ ਧਿਆਨ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਭਾਰਤੀ

ਭਾਈਚਾਰਾ ਜਲਦੀ ਹੀ ਵੱਡੀ ਗਿਣਤੀ ਵਿੱਚ ਕੁਵੈਤ ਦਾ ਸਫ਼ਰ ਦੁਬਾਰਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਨੇ COVID -19 ਮਹਾਂਮਾਰੀ ਖਿਲਾਫ ਜੰਗ ਵਿੱਚ ਕੁਵੈਤ ਰਾਜ ਨੂੰ ਭਾਰਤ ਵੱਲੋਂ ਲਗਾਤਾਰ ਮਦਦ ਦੇਣ ਦੀ ਗੱਲ ਵੀ ਕਹੀ। ਦੋਵਾਂ ਪੱਖਾਂ ਨੇ ਸਿਹਤ ਸੁਰੱਖਿਆ ਦੇ ਖੇਤਰ ਵਿੱਚ ਭਾਈਵਾਲੀ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਭਾਰਤ ਕੁਵੈਤ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ। ਊਰਜਾ, ਵਪਾਰ, ਸਿਹਤ ਸੰਭਾਲ, ਰੱਖਿਆ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਆਈ.ਟੀ., ਸਾਈਬਰ ਸੁਰੱਖਿਆ, ਸਭਿਆਚਾਰ, ਸਿੱਖਿਆ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਡੂੰਘੇ ਕਰਨ ਦੇ ਵੱਡੇ ਮੌਕੇ ਮੌਜੂਦ ਹਨ। ਵਿਦੇਸ਼ ਮੰਤਰੀ ਨੇ ਊਰਜਾ, ਬੁਨਿਆਦੀ ਢਾਂਚਾ, ਖੁਰਾਕ ਸੁਰੱਖਿਆ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਕੁਵੈਤ ਤੋਂ ਭਾਰਤ ਅੰਦਰ ਵਧੇਰੇ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਦੋਵਾਂ ਮੰਤਰੀਆਂ ਨੇ ਤਾਜ਼ਾ ਖੇਤਰੀ ਅਤੇ ਆਲਮੀ ਘਟਨਾਕ੍ਰਮ ਦੀ ਵੀ ਸਮੀਖਿਆ ਕੀਤੀ ਅਤੇ ਬਹੁਪੱਖੀ ਮੰਚਾਂ 'ਤੇ ਆਪਸੀ ਦਿਲਚਸਪੀ ਦੇ ਮੁੱਦਿਆਂ 'ਤੇ ਨੇੜਲਾ ਤਾਲਮੇਲ ਕਰਨ ਉੱਤੇ ਸਹਿਮਤੀ ਦਿੱਤੀ। ਦੋਵੇਂ ਪੱਖ 2021-22 ਦੌਰਾਨ ਆਪਸ ਵਿੱਚ ਕੂਟਨੀਤਕ ਸਬੰਧ ਸਥਾਪਤ ਹੋਣ ਦੀ 60ਵੀਂ ਵਰ੍ਹੇਗੰਢ ਵੀ ਸਾਂਝੇ ਤੌਰ 'ਤੇ ਮਨਾਉਣਗੇ।

ਨਵੀਂ ਦਿੱਲੀ

18 ਮਾਰਚ, 2021

DISCLAIMER: This is an approximate translation. The original is available in English on MEA's website and may be referred to as the official press release.